

# ਕਲਾ ਦੇ ਝਰੋਖੇ ਤੋਂ

ਗੁਰਪ੍ਰਸ਼ਰਨ ਸਿੰਘ

**ਮੇਰਾ ਦਾਗਿਸਤਾਨ :** ਗੁਸ਼ਲ ਹਮਜ਼ਾਤੇਵ ਦੀ ਅਮਰ ਰਚਨਾ 'ਮੇਰਾ ਦਾਗਿਸਤਾਨ' ਜਦੋਂ ਬਹੁਤ ਚਿਰ ਪਹਿਲਾਂ ਪੰਜਾਬੀ ਰੂਪ ਵਿਚ ਆਈ ਸੀ ਤਾਂ ਉਸ ਨੇ ਸਹਿਤ ਹਲਕਿਆਂ ਵਿਚ ਇਕ ਤਹਿਲਕਾ ਮਰਾਇਆ ਸੀ। ਸਾਦਾ ਥੋਲੀ ਅਤੇ ਸਾਦਾ ਮੁਹਾਵਰੇ ਵਿਚ ਇਹ ਇਕ ਐਸੀ ਸ਼ਕਤੀਸ਼ਾਲੀ ਲਿਖਤ ਸੀ ਜਿਸ ਦਾ ਇਕ ਇਕ ਸ਼ਬਦ ਸਾਨੂੰ ਪ੍ਰੇਰਨਾ ਦਿੰਦਾ ਸੀ ਕਿ ਆਪਣੀ ਮਾ ਧਰਤੀ, ਉਹਦੀ ਥੋਲੀ ਅਤੇ ਸਭਿਆਚਾਰ ਨਾਲ ਜੁੜ ਕੇ ਹੀ ਇਨਸਾਨ ਇਨਸਾਨੀਅਤ ਦੀਆਂ ਬੁਲੰਦੀਆਂ ਛੋਂ ਸਕਦਾ ਹੈ। 'ਮੇਰਾ ਦਾਗਿਸਤਾਨ' ਦਾ ਟੂਜਾ ਭਾਗ ਹੁਣ ਆ ਗਿਆ ਹੈ ਤੇ ਉਹਦਾ ਪੰਜਾਬੀ ਰੂਪ ਜਸਪਾਲ ਸਿੰਘ ਮਾਨ ਦੀ ਕਲਮ ਤੋਂ ਕਿਸ਼ਤਵਾਰ 'ਦੇਸ਼ ਸੇਵਕ' ਅਖਬਾਰ ਵਿਚ ਹਰ ਐਤਵਾਰ ਆਉਣਾ ਸ਼ੁਰੂ ਹੈ ਗਿਆ ਹੈ। ਇਹ ਦੀਆਂ ਤਿੰਨ ਕਿਸ਼ਤਾਂ ਹੀ ਇਸ ਗੱਲ ਦਾ ਪ੍ਰਮਾਣ ਹਨ ਕਿ ਗੁਸ਼ਲ ਹਮਜ਼ਾਤੇਵ ਸਹਿਤ ਦੇ ਇਤਿਹਾਸ ਵਿਚ ਇਕ ਅਮਰ ਥਾਂ ਰੱਖਦਾ ਹੈ ਤੇ ਉਹ ਸਹੀ ਸ਼ਬਦਾਂ ਵਿਚ ਇਕ ਮਹਾਨ ਲੇਖਕ ਹੈ। ਪਹਿਲੀ ਕਿਸ਼ਤ 'ਬਸੰਤ ਦੇ ਪਹਿਲੇ ਦਿਨ' ਵਿਚ ਇਨਸਾਨ ਅਤੇ ਕੁਦਰਤ ਦੇ ਇਕ-ਮੰਕ ਹੋਣ ਦਾ ਜ਼ਿਕਰ ਸੀ। ਟੂਜੀ ਕਿਸ਼ਤ ਅੱਗ ਘਿਓ, ਮਾ ਪਾਣੀ ਸੀ।

ਅੱਗ ਥਾਰੇ ਬਹੁਤ ਕੁਝ ਲਿਖਿਆ ਗਿਆ ਹੈ। ਕਵਿਤਾ ਵਿਚ ਇਕ ਬਹੁਅਰਥੀ ਥਾਂ ਰੱਖਦੀ ਹੈ। ਪਰ ਗੁਸ਼ਲ ਹਮਜ਼ਾਤੇਵ ਨੇ ਦਾਗਿਸਤਾਨ ਦੇ ਸਭਿਆਚਾਰ ਦੇ ਪ੍ਰਸੰਗ ਵਿਚ ਜੋ ਇਹਨੂੰ ਅਰਥ ਦਿੱਤੇ ਹਨ ਉਹ ਥੇਮਿਸ਼ਲ ਹਨ।

-ਪੱਥਰ ਤੇ ਪੱਥਰ ਘਸ਼ਰਾਓ, ਨਿਕਲੇਗੀ ਚੰਗਿਆੜੀ  
ਦੇ ਚਟਾਨਾਂ ਨੂੰ ਟਕਰਾਓ, ਨਿਕਲੇਗੀ ਚੰਗਿਆੜੀ  
ਕਰਤਲ ਨਾਲ ਕਰਤਲ ਖੜਕਾਓ, ਨਿਕਲੇਗੀ ਚੰਗਿਆੜੀ  
ਸ਼ਬਦਾਂ ਨਾਲ ਸ਼ਬਦ ਮਿਲਾਓ, ਨਿਕਲੇਗੀ ਚੰਗਿਆੜੀ  
ਜੁਰਕੇ ਦੀਆਂ ਤਾਰਾਂ ਨੂੰ ਛੇੜੇ, ਨਿਕਲੇਗੀ ਚੰਗਿਆੜੀ  
ਗਾਉਣ ਵਜਾਊਣ ਵਾਲੇ ਦੀਆਂ ਅੱਖਾਂ ਝਾਕੇ ਤੇ ਵੇਖੋ  
ਚੰਗਿਆੜੀ।

-ਕਿਸੇ ਬਹਾਦਰ ਦਲੇਰ ਆਦਮੀ ਦੀ ਗੱਲ ਕਰਦੇ ਹੋਏ ਪਹਾੜੀਏ ਕਿਹਾ ਕਰਦੇ ਨੇ “‘ਉਹ ਆਦਮੀ ਨਹੀਂ, ਉਹ ਤਾਂ ਅੱਗ ਹੈ।”

-ਇਕ ਨੌਜਵਾਨ ਦੀਆਂ ਨੀਗਸ ਅਤੇ ਆਕਉ ਕਵਿਤਾਵਾਂ ਸੁਣ ਕੇ ਮੇਰੇ ਪਿਤਾ ਜੀ ਥੋਲੇ ‘ਇਨ੍ਹਾਂ ਕਵਿਤਾਵਾਂ ਵਿਚ ਉਜ ਤਾਂ ਸਭ ਕੁਝ ਹੈ। ਪਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਘਰ ਵੀ ਹੈ, ਕੁੱਲਾ ਵੀ ਹੈ, ਦੇਗਰੀ ਵੀ, ਦੇਗਰੀ ਵਿਚ ਗੋਸ਼ਤ ਵੀ ਹੈ ਪਰ ਅੱਗ ਨਹੀਂ ਹੈ। ਦੇਗਰੀ ਵਿਚ ਕੁਝ ਉਥਲਦਾ ਨਹੀਂ ਪਿਆ, ਗੋਸ਼ਤ ਸਵਾਦੀ ਨਹੀਂ। ਅੱਗ ਨਹੀਂ, ਜ਼ਿੰਦਗੀ ਨਹੀਂ। ਇਸ ਲਈ ਤੇਰੀਆਂ ਕਵਿਤਾਵਾਂ ਵਿਚ ਅੱਗ ਦੀ ਘਟ ਹੈ।’

ਇਹੋ ਜਿਹੀਆਂ ਲਿਖਤਾਂ ਪੜ੍ਹ ਕੇ ਜ਼ਿੰਦਗੀ ਦਾ ਸਾਰਾ ਸੰਕਲਪ ਅਮੀਰ ਹੋ ਜਾਂਦਾ ਹੈ। ਗੁਸ਼ਲ ਹਮਜ਼ਾਤੇਵ ਸਾਡੇ ਦੇਸ਼ ਦਾ ਨਹੀਂ, ਪਰ 'ਮੇਰਾ ਦਾਗਿਸਤਾਨ' ਪੁਸ਼ਤਕ ਸਾਬਤ ਕਰਦੀ ਹੈ ਕਿ ਸਾਡਾ ਪ੍ਰਾਣਿਕ ਨਿਧੇ ਨੇਪ ਜੀ ਪ੍ਰੀਮਾ ਪਵਾਨ ਨਹੀਂ

ਕਰਦਾ। ਉਹ ਅਸੀਂਮਤ ਹੈ।

ਪੰਜਾਬ ਦੇ ਸਭਿਆਚਾਰਕ ਮੇਲਿਆਂ ਵਿਚ ਇਕ ਮਹੱਤਵਪੂਰਨ ਵਾਧਾ : ਵਿਸਾਈ ਨਾਲ ਜੁੜਦਾ ਜਲ੍ਹਿਆਂਵਾਲਾ ਬਾਗ ਦਾ ਸਾਕਾ ਸਾਡੇ ਇਤਿਹਾਸ ਵਿਚ ਇਕ ਗੌਰਵਮਈ ਥਾਂ ਰੱਖਦਾ ਹੈ। ਇਸ ਦਿਨ ਪੰਜਾਬ ਦੇ ਅਵਾਮ, ਹਿੰਦੂ, ਸਿੱਖ, ਮੁਸਲਿਮਾਂ ਨੇ ਅੰਗਰੇਜ਼ ਸਾਮਰਜ਼ਾਮਨ ਨੂੰ ਇਕ ਚੁਣੌਤੀ ਦਿੱਤੀ ਸੀ। ਇਸ ਸਾਕੇ ਨੇ ਪੰਜਾਬ ਅਤੇ ਅੰਮ੍ਰਿਤਸਰ ਦਾ ਨਾਂ ਆਜ਼ਾਦੀ ਦੇ ਸੰਘਰਸ਼ ਵਿਚ ਉਚਾ ਕੀਤਾ। ਇਸ ਦਿਨ ਦੀ ਯਾਦ ਤਾਜ਼ਾ ਕਰਵਾਉਣ ਲਈ ਅੰਮ੍ਰਿਤਸਰ ਦੇ ਬਹਿਰੀਆਂ ਨੇ ਵਿਜੇ ਮਿਸ਼ਨ ਅਤੇ ਹਰਚਰਨ ਸਿੰਘ ਕਠਨੀਆਂ ਦੀ ਪਹਿਲਕਦਮੀ ਨਾਲ ਇਕ ਜਲ੍ਹਿਆਂਵਾਲਾ ਸ਼ਹੀਦ ਯਾਦਗਾਰ ਸੰਸਥਾ ਨੂੰ ਹੋਂਦ ਵਿਚ ਲਿਆਂਦਾ ਹੈ ਜੇ ਹਰ ਸਾਲ 13 ਅਪ੍ਰੈਲ ਅੰਮ੍ਰਿਤਸਰ ਵਿਚ ਇਕ ਜਲ੍ਹਿਆਂਵਾਲਾ ਯਾਦਗਾਰੀ ਮੇਲਾ ਆਯੋਜਿਤ ਕਰਿਆ ਕਰੇਗੀ। ਇਹ ਮੇਲਾ ਉਸੇ ਤਰ੍ਹਾਂ ਦਾ ਹੋਵੇਗਾ ਜਿਸ ਤਰ੍ਹਾਂ ਪਹਿਲੀ ਨਵੰਬਰ ਜਲੰਧਰ ਵਿਚ ਗਦਰੀ ਬਾਬਿਆਂ ਦਾ ਮੇਲਾ ਹੁੰਦਾ ਹੈ, ਜਿਥੇ ਜਾਦਰ ਲਹਿਰ ਦੇ ਸੁਰਗਮਿਆਂ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਯਾਦ ਵਿਚ ਪੇਰੇ ਦਿਨ ਅਤੇ ਰਾਤ ਦਾ ਇਕ ਸਭਿਆਚਾਰਕ ਮੇਲਾ ਹੁੰਦਾ ਹੈ।

ਇਸ ਸਾਲ ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਸਾਕੇ ਦੀ ਯਾਦ ਵਿਚ ਪਹਿਲਾ ਮੇਲਾ 13 ਅਪ੍ਰੈਲ ਗੁਰੂ ਨਾਨਕ ਆਡੀਟੋਰੀਅਮ ਵਿਚ ਉਤਲੀ ਦਸੀ ਸੰਸਥਾ ਵਲੋਂ ਕਰਵਾਇਆ ਗਿਆ। ਮੇਲੇ ਵਿਚ ਜ਼ਿਉਤੀ ਸਕੂਲ ਫੇਰਟਾ ਦੇ ਵਿਦਿਆਰਥੀਆਂ ਨੇ ਸਮੂਹ ਗੀਤ ਅਤੇ ਐਕਸ਼ਨ ਗੀਤ ਵਿਸ਼ੇਸ਼ ਤਿਆਗੀ ਨਾਲ ਪੇਸ਼ ਕੀਤੇ। ਜਲ੍ਹਿਆਂਵਾਲਾ ਦੀ ਮਸ਼ਾਲ ਨੂੰ ਸਮਰਪਿਤ ਐਕਸ਼ਨ ਗੀਤ 'ਮਸ਼ਾਲ ਬਾਲ ਕੇ ਚਲੋ ਜਦੋਂ ਤਕ ਰਾਤ ਬਾਕੀ ਹੈ' ਨਾਲ ਇਹ ਸਮਾਗਮ ਸ਼ੁਰੂ ਹੋਇਆ। ਵਿਜੇ ਮਿਸ਼ਨ ਨੇ ਇਸ ਦਿਨ ਨੂੰ ਏਕਤਾ ਅਤੇ ਜ਼ਬਰ ਵਿਰੋਧ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਅਤੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿਚ ਇਹ ਸੰਕਲਪ ਦੁਹਗਾਇਆ ਕਿ ਅੰਮ੍ਰਿਤਸਰ ਦੇ ਬਹਿਰੀ ਜ਼ਿੰਦਗੀ ਦੀਆਂ ਚੰਗੀਆਂ ਕਦਰਾਂ ਕੀਮਤਾਂ ਦਾ ਝੰਡਾ ਹੋਸ਼ਾ ਉਚਾ ਰੱਖਣਗੇ। ਅੰਮ੍ਰਿਤਸਰ ਨਾਟਕ ਕਲਾ ਕੇਂਦਰ ਵਲੋਂ ਦੋ ਨਾਟਕ 'ਸਮਾਜ' ਅਤੇ 'ਤੰਦੂਰ' ਪੇਸ਼ ਕੀਤੇ ਗਏ ਜਿਨ੍ਹਾਂ ਵਿਚ ਆਜ਼ਾਦ ਭਾਰਤ ਵਿਚ ਬਹਾਦਰੀ ਅਤੇ ਦੇਸ਼ਭਰਤੀ ਦੀ ਗੱਲ ਕੀਤੀ ਗਈ। ਮੰਚ ਰੰਗ ਮੰਚ ਅੰਮ੍ਰਿਤਸਰ ਵਲੋਂ ਕੇਵਲ ਪਾਲੀਵਾਲ ਦੀ ਨਿਰਦੇਸ਼ਨਾ ਬੱਲੇ ਪ੍ਰਭਾਵਸ਼ਾਲੀ ਨਾਟਕ 'ਖੂਨੀ ਵਿਸਾਈ' ਖੇਡਿਆ ਗਿਆ।

ਇਹ ਮੇਲਾ ਬਹੁਤ ਹੀ ਸਫਲ ਮੇਲਾ ਸੀ। ਅੰਮ੍ਰਿਤਸਰ ਵਿਚ ਹਰ ਸਾਲ 13 ਅਪ੍ਰੈਲ ਦਾ ਇਹ ਮੇਲਾ ਪੰਜਾਬ ਦੇ ਸਭਿਆਚਾਰਕ ਮੇਲਿਆਂ ਵਿਚ ਇਕ ਮਹੱਤਵਪੂਰਨ ਵਾਧਾ ਹੈ।

ਪੰਜਾਬੀ ਦੀ ਪੜ੍ਹਾਈ ਵਿਚ ਅਣਗਹਿਲੀ : ਇਕ ਥੋੜ੍ਹਾ ਸੰਸਥਾ ਦੀ ਥੋੜ੍ਹਾ ਦਸਤੀ ਹੈ ਕਿ ਪੰਜਾਬ ਵਿਚ ਪੰਜਾਬੀ ਵਿਸ਼ੇ ਦੀ ਪੜ੍ਹਾਈ ਸੰਜੀਦਗੀ ਨਾਲ ਨਹੀਂ ਕਰਵਾਈ ਜਾਂਦੀ। ਇਸ ਕਰਕੇ ਪੰਜਾਬੀ ਸਾਹਿਤ ਦੀ ਸਹੀ ਪਹਿਚਾਣ ਵਿਦਿਆਰਥੀਆਂ ਨੂੰ ਨਹੀਂ ਮਿਲਦੀ। ਇਹ ਥੋੜ੍ਹਾ ਮਾਹਿਰਾਂ ਦਾ ਧਿਆਨ ਪੰਜਾਬੀ ਹੈ।